

 Print Page

Sri Guru Granth Sahib

Displaying 1261 of

ਹਰਿ ਜਨ ਕਰਣੀ ਉਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥

Har Jan Karanee Ootham Hai Har Keerath Jag Bisathhaar ||3||

The lifestyle of the Lord's humble servant is exalted and sublime. He spreads the Kirtan of the Lord's Praises throughout the world. ||3||

ਮਲਾਰ (ਮਃ ੩) (੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧

Raag Malar Guru Amar Das

ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰ ਧਾਰਿ ॥

Kirapaa Kirapaa Kar Thaakur Maerae Har Har Har Our Dhhaar ||

O my Lord and Master, please be merciful, merciful to me, that I may enshrine the Lord, Har, Har, Har, within my heart.

ਮਲਾਰ (ਮਃ ੩) (੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧

Raag Malar Guru Amar Das

ਨਾਨਕ ਸਤਿਗੁਰੁ ਪੂਰਾ ਪਾਇਆ ਮਨਿ ਜਪਿਆ ਨਾਮੁ ਮੁਰਾਰਿ ॥੪॥੯॥

Naanak Sathigur Pooraa Paaeiaa Man Japiaa Naam Muraar ||4||9||

Nanak has found the Perfect True Guru; in his mind, he chants the Name of the Lord. ||4||9||

ਮਲਾਰ (ਮਃ ੩) (੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੨

Raag Malar Guru Amar Das

ਮਲਾਰ ਮਹਲਾ ੩ ਘਰੁ ੨

Malaar Mehalaa 3 Ghar 2

Malaar, Third Mehl, Second House:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੧

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੧

ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ ॥

Eihu Man Girehee K Eihu Man Oudhaasee ||

Is this mind a householder, or is this mind a detached renunciate?

ਮਲਾਰ (ਮਃ ੩) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੪

Raag Malar Guru Amar Das

ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ ॥

K Eihu Man Avaran Sadhaa Avinaasee ||

Is this mind beyond social class, eternal and unchanging?

ਮਲਾਰ (ਮਃ ੩) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੪

Raag Malar Guru Amar Das

ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ ॥

K Eihu Man Chanchal K Eihu Man Bairaagee ||

Is this mind fickle, or is this mind detached?

ਮਲਾਰ (ਮਃ ੩) (੧੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੪

Raag Malar Guru Amar Das

ਇਸੁ ਮਨ ਕਉ ਮਮਤਾ ਕਿਥਹੁ ਲਾਗੀ ॥੧॥

Eis Man Ko Mamathaa Kithhahu Laagee ||1||

How has this mind been gripped by possessiveness? ||1||

ਮਲਾਰ (ਮਃ ੩) (੧੦) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੫

Raag Malar Guru Amar Das

ਪੰਡਿਤ ਇਸੁ ਮਨ ਕਾ ਕਰਹੁ ਬੀਚਾਰੁ ॥

Pandith Eis Man Kaa Karahu Beechaar ||

O Pandit, O religious scholar, reflect on this in your mind.

ਮਲਾਰ (ਮਃ ੩) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੫

Raag Malar Guru Amar Das

ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ ॥੧॥ ਰਹਾਉ ॥

Avar K Bahuthaa Parrehi Outhaavehi Bhaar ||1|| Rehaao ||

Why do you read so many other things, and carry such a heavy load? ||1||Pause||

ਮਲਾਰ (ਮਃ ੩) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੬

Raag Malar Guru Amar Das

ਮਾਇਆ ਮਮਤਾ ਕਰਤੈ ਲਾਈ ॥

Maaeiaa Mamathaa Karathai Laaee ||

The Creator has attached it to Maya and possessiveness.

ਮਲਾਰ (ਮਃ ੩) (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੬

Raag Malar Guru Amar Das

ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ ॥

Eaehu Hukam Kar Srisatt Oupaaee ||

Enforcing His Order, He created the world.

ਮਲਾਰ (ਮਃ ੩) (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੬

Raag Malar Guru Amar Das

ਗੁਰ ਪਰਸਾਦੀ ਬੂਝਹੁ ਭਾਈ ॥

Gur Parasaadhee Boojhahu Bhaaee ||

By Guru's Grace, understand this, O Siblings of Destiny.

ਮਲਾਰ (ਮਃ ੩) (੧੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੭

Raag Malar Guru Amar Das

ਸਦਾ ਰਹਹੁ ਹਰਿ ਕੀ ਸਰਣਾਈ ॥੨॥

Sadhaa Rehahu Har Kee Saranaaee ||2||

Remain forever in the Sanctuary of the Lord. ||2||

ਮਲਾਰ (ਮਃ ੩) (੧੦) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੭

Raag Malar Guru Amar Das

ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥

So Panddith Jo Thihaan Gunaa Kee Pandd Outhaarai ||

He alone is a Pandit, who sheds the load of the three qualities.

ਮਲਾਰ (ਮਃ ੩) (੧੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੭

Raag Malar Guru Amar Das

ਅਨਦਿਨੁ ਏਕੋ ਨਾਮੁ ਵਖਾਣੈ ॥

Anadhin Eaeko Naam Vakhaanai ||

Night and day, he chants the Name of the One Lord.

ਮਲਾਰ (ਮਃ ੩) (੧੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੮

Raag Malar Guru Amar Das

ਸਤਿਗੁਰ ਕੀ ਓਹੁ ਦੀਖਿਆ ਲੇਇ ॥

Sathigur Kee Ouhu Dheekhiaa Laee ||

He accepts the Teachings of the True Guru.

ਮਲਾਰ (ਮਃ ੩) (੧੦) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੮

Raag Malar Guru Amar Das

ਸਤਿਗੁਰ ਆਗੈ ਸੀਸੁ ਧਰੇਇ ॥

Sathigur Aagai Sees Dhharatee ॥

He offers his head to the True Guru.

ਮਲਾਰ (ਮਃ ੩) (੧੦) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੮

Raag Malar Guru Amar Das

ਸਦਾ ਅਲਗੁ ਰਹੈ ਨਿਰਬਾਣੁ ॥

Sadhaa Alag Rehai Nirabaan ॥

He remains forever unattached in the state of Nirvaanaa.

ਮਲਾਰ (ਮਃ ੩) (੧੦) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੯

Raag Malar Guru Amar Das

ਸੋ ਪੰਡਿਤੁ ਦਰਗਹ ਪਰਵਾਣੁ ॥੩॥

So Panddith Dharageh Paravaan ||3||

Such a Pandit is accepted in the Court of the Lord. ||3||

ਮਲਾਰ (ਮਃ ੩) (੧੦) ੩:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੯

Raag Malar Guru Amar Das

ਸਭਨਾਂ ਮਹਿ ਏਕੋ ਏਕੁ ਵਖਾਣੈ ॥

Sabhanaan Mehi Eaeko Eaek Vakhaanai ॥

He preaches that the One Lord is within all beings.

ਮਲਾਰ (ਮਃ ੩) (੧੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੯

Raag Malar Guru Amar Das

ਜਾਂ ਏਕੋ ਵੇਖੈ ਤਾਂ ਏਕੋ ਜਾਣੈ ॥

Jaan Eaeko Vaekhai Thaan Eaeko Jaanai ॥

As he sees the One Lord, he knows the One Lord.

ਮਲਾਰ (ਮਃ ੩) (੧੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧੦

Raag Malar Guru Amar Das

ਜਾ ਕਉ ਬਖਸੇ ਮੇਲੇ ਸੋਇ ॥

Jaa Ko Bakhasae Maelae Soe ॥

That person, whom the Lord forgives, is united with Him.

ਮਲਾਰ (ਮਃ ੩) (੧੦) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧੦

Raag Malar Guru Amar Das

ਐਥੈ ਓਥੈ ਸਦਾ ਸੁਖੁ ਹੋਇ ॥੪॥

Aithhai Outhhai Sadhaa Sukh Hoe ||4||

He finds eternal peace, here and hereafter. ||4||

ਮਲਾਰ (ਮਃ ੩) (੧੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੦

Raag Malar Guru Amar Das

ਕਹਤ ਨਾਨਕੁ ਕਵਨ ਬਿਧਿ ਕਰੇ ਕਿਆ ਕੋਇ ॥

Kehath Naanak Kavan Bidhh Karae Kiaa Koe ||

Says Nanak, what can anyone do?

ਮਲਾਰ (ਮਃ ੩) (੧੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੦

Raag Malar Guru Amar Das

ਸੋਈ ਮੁਕਤਿ ਜਾ ਕਉ ਕਿਰਪਾ ਹੋਇ ॥

Soee Mukath Jaa Ko Kirapaa Hoe ||

He alone is liberated, whom the Lord blesses with His Grace.

ਮਲਾਰ (ਮਃ ੩) (੧੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੧

Raag Malar Guru Amar Das

ਅਨਦਿਨੁ ਹਰਿ ਗੁਣ ਗਾਵੈ ਸੋਇ ॥

Anadhin Har Gun Gaavai Soe ||

Night and day, he sings the Glorious Praises of the Lord.

ਮਲਾਰ (ਮਃ ੩) (੧੦) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੧

Raag Malar Guru Amar Das

ਸਾਸਤ੍ਰੁ ਬੇਦ ਕੀ ਫਿਰਿ ਕੂਕ ਨ ਹੋਇ ॥੫॥੧॥੧੦॥

Saasathr Baedh Kee Fir Kook N Hoe ||5||1||10||

Then, he no longer bothers with the proclamations of the Shaastras or the Vedas. ||5||1||10||

ਮਲਾਰ (ਮਃ ੩) (੧੦) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੨

Raag Malar Guru Amar Das

ਮਲਾਰ ਮਹਲਾ ੩ ॥

Malaar Mehalaa 3 ||

Malaar, Third Mehl:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬੧

ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ ॥

Bhram Bhram Jon Manamukh Bharamaaee ||

The self-willed manmukhs wander lost in reincarnation, confused and deluded by doubt.

ਮਲਾਰ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧੨

Raag Malar Guru Amar Das

ਜਮਕਾਲੁ ਮਾਰੇ ਨਿਤ ਪਤਿ ਗਵਾਈ ॥

Jamakaal Maarae Nith Path Gavaaee ||

The Messenger of Death constantly beats them and disgraces them.

ਮਲਾਰ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧੩

Raag Malar Guru Amar Das

ਸਤਿਗੁਰ ਸੇਵਾ ਜਮ ਕੀ ਕਾਣਿ ਚੁਕਾਈ ॥

Sathigur Saevaa Jam Kee Kaan Chukaaee ||

Serving the True Guru, the mortal's subservience to Death is ended.

ਮਲਾਰ (ਮਃ ੩) (੧੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧੩

Raag Malar Guru Amar Das

ਹਰਿ ਪ੍ਰਭੁ ਮਿਲਿਆ ਮਹਲੁ ਘਰੁ ਪਾਈ ॥੧॥

Har Prabh Miliia Mehal Ghar Paaee ||1||

He meets the Lord God, and enters the Mansion of His Presence. ||1||

ਮਲਾਰ (ਮਃ ੩) (੧੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧੩

Raag Malar Guru Amar Das

ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥

Praanee Guramukh Naam Dhhiaae ||

O mortal, as Gurmukh, meditate on the Naam, the Name of the Lord.

ਮਲਾਰ (ਮਃ ੩) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧੪

Raag Malar Guru Amar Das

ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥੧॥ ਰਹਾਉ ॥

Janam Padhaarathh Dhubidhhaa Khoeiaa Kouddee Badhalai Jaae ||1|| Rehaao ||

In duality, you are ruining and wasting this priceless human life. You trade it away in exchange for a shell.

||1||Pause||

ਮਲਾਰ (ਮਃ ੩) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧੪

Raag Malar Guru Amar Das

ਕਰਿ ਕਿਰਪਾ ਗੁਰਮੁਖਿ ਲਗੈ ਪਿਆਰੁ ॥

Kar Kirapaa Guramukh Lagai Piaar ||

The Gurmukh falls in love with the Lord, by His Grace.

ਮਲਾਰ (ਮਃ ੩) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੫

Raag Malar Guru Amar Das

ਅੰਤਰਿ ਭਗਤਿ ਹਰਿ ਹਰਿ ਉਰਿ ਧਾਰੁ ॥

Anthar Bhagath Har Har Our Dhhaar ||

He enshrines loving devotion to the Lord, Har, Har, deep within his heart.

ਮਲਾਰ (ਮਃ ੩) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੫

Raag Malar Guru Amar Das

ਭਵਜਲੁ ਸਬਦਿ ਲੰਘਾਵਣਹਾਰੁ ॥

Bhavajal Sabadh Langhaavanehaar ||

The Word of the Shabad carries him across the terrifying world-ocean.

ਮਲਾਰ (ਮਃ ੩) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੫

Raag Malar Guru Amar Das

ਦਰਿ ਸਾਚੈ ਦਿਸੈ ਸਚਿਆਰੁ ॥੨॥

Dhar Saachai Dhisai Sachiaar ||2||

He appears true in the True Court of the Lord. ||2||

ਮਲਾਰ (ਮਃ ੩) (੧੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੬

Raag Malar Guru Amar Das

ਬਹੁ ਕਰਮ ਕਰੇ ਸਤਿਗੁਰੁ ਨਹੀ ਪਾਇਆ ॥

Bahu Karam Karai Sathigur Nehee Paaeiaa ||

Performing all sorts of rituals, they do not find the True Guru.

ਮਲਾਰ (ਮਃ ੩) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੬

Raag Malar Guru Amar Das

ਬਿਨੁ ਗੁਰ ਭਰਮਿ ਭੂਲੇ ਬਹੁ ਮਾਇਆ ॥

Bin Gur Bharam Bhoolae Bahu Maaeiaa ||

Without the Guru, so many wander lost and confused in Maya.

ਮਲਾਰ (ਮਃ ੩) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੬

Raag Malar Guru Amar Das

ਹਉਮੈ ਮਮਤਾ ਬਹੁ ਮੋਹੁ ਵਧਾਇਆ ॥

Houmai Mamathaa Bahu Mohu Vadhhaaeiaa ||

Egotism, possessiveness and attachment rise up and increase within them.

ਮਲਾਰ (ਮਃ ੩) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੧ ਪੰ. ੧੭

Raag Malar Guru Amar Das

ਦੂਜੈ ਭਾਇ ਮਨਮੁਖਿ ਦੁਖੁ ਪਾਇਆ ॥੩॥

Dhoojai Bhaae Manamukh Dhukh Paaeiaa ||3||

In the love of duality, the self-willed manmukhs suffer in pain. ||3||

ਮਲਾਰ (ਮਃ ੩) (੧੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧੭

Raag Malar Guru Amar Das

ਆਪੇ ਕਰਤਾ ਅਗਮ ਅਥਾਹਾ ॥

Aapae Karathaa Agam Athhaahaa ||

The Creator Himself is Inaccessible and Infinite.

ਮਲਾਰ (ਮਃ ੩) (੧੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧੮

Raag Malar Guru Amar Das

ਗੁਰ ਸਬਦੀ ਜਪੀਐ ਸਚੁ ਲਾਹਾ ॥

Gur Sabadhee Japeesai Sach Laahaa ||

Chant the Word of the Guru's Shabad, and earn the true profit.

ਮਲਾਰ (ਮਃ ੩) (੧੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧੮

Raag Malar Guru Amar Das

ਹਾਜਰੁ ਹਜੂਰਿ ਹਰਿ ਵੇਪਰਵਾਹਾ ॥

Haajar Hajoor Har Vaeparavaahaa ||

The Lord is Independent, Ever-present, here and now.

ਮਲਾਰ (ਮਃ ੩) (੧੧) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੬੧ ਪੰ. ੧੮

Raag Malar Guru Amar Das